



ਅਸੀਂ ਆਵਾਜਾਈ ਸੰਬੰਧੀ ਜੁਰਮਾਂ ਨਾਲ ਕਿਵੇਂ ਨਜਿੱਠਦੇ ਹਾਂ

ਅਧਿਕਾਰ-ਪ੍ਰਾਪਤ ਅਧਿਕਾਰੀ ਟ੍ਰੇਨਾਂ, ਟ੍ਰੈਮ ਅਤੇ ਬੱਸਾਂ ਵਿੱਚ ਸਫਰ ਕਰਦੇ ਹਨ। ਅਸੀਂ ਇਹ ਯਕੀਨੀ ਬਣਾਉਣ ਲਈ ਹਾਂ ਕਿ ਤੁਹਾਡੇ ਪਬਲਿਕ ਟ੍ਰਾਂਸਪੋਰਟ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਜਾਰੀ ਰੱਖਣ ਲਈ ਹਰ ਕੋਈ ਕਿਰਾਏ ਦਾ ਭੁਗਤਾਨ ਕਰਦਾ ਹੈ ਅਤੇ ਇਸ ਵਿੱਚ ਮਦਦ ਕਰਦਾ ਹੈ।

ਉਹ ਹੇਠਾਂ ਲਿਖੇ ਕੰਮ ਕਰ ਸਕਦੇ ਹਨ:

- ਤੁਹਾਡੀ ਟਿਕਟ ਅਤੇ ਕੰਸੇਸ਼ਨ (ਛੋਟ) ਸੰਬੰਧੀ ਪਾਤਰਤਾ ਦੀ ਜਾਂਚ ਕਰਨਾ, ਤੁਹਾਡੇ ਗੱਡੀ ਜਾਂ ਸਟੇਸ਼ਨ ਤੋਂ ਚੱਲੇ ਜਾਣ ਬਾਅਦ ਵੀ
- ਸਬੂਤ ਦੇ ਤੌਰ 'ਤੇ ਤੁਹਾਡੀ ਟਿਕਟ ਲੈ ਜਾਣ ਲਈ ਪੁੱਛਣਾ
- ਤੁਹਾਡਾ ਨਾਮ, ਪਤਾ ਅਤੇ ਪਛਾਣ ਦਾ ਪ੍ਰਮਾਣ ਮੰਗਣਾ
- ਆਵਾਜਾਈ ਵਿਭਾਗ (Department of Transport) ਨੂੰ ਤੁਹਾਡੀ ਸੂਚਨਾ ਦੇਣਾ
- ਜੇਕਰ ਤੁਸੀਂ ਪਾਲਣਾ ਨਹੀਂ ਕਰਦੇ ਹੋ ਤਾਂ ਪੁਲਿਸ ਦੇ ਆਉਣ ਤਕ ਤੁਹਾਨੂੰ ਹਿਰਾਸਤ ਵਿੱਚ ਲੈਣਾ।

ਬਿਨਾਂ ਜਾਇਜ਼ ਟਿਕਟ ਦੇ ਸਫਰ ਕਰਨਾ

ਬਿਨਾਂ ਜਾਇਜ਼ ਟਿਕਟ ਦੇ ਸਫਰ ਕਰਨ ਦੇ ਜੁਰਮਾਨੇ ਹਨ:

\$248

ਕਿਸੇ ਬਾਲਗ ਲਈ

\$83

ਕਿਸੇ ਬੱਚੇ ਲਈ

ਇਹ ਕਿਵੇਂ ਕੰਮ ਕਰਦਾ ਹੈ:

- ਕਿਸੇ ਅਧਿਕਾਰ-ਪ੍ਰਾਪਤ ਅਧਿਕਾਰੀ ਦੁਆਰਾ ਪੁੱਛੇ ਜਾਣ ਤੇ, ਤੁਹਾਨੂੰ ਆਪਣੀ ਟਿਕਟ (myki) ਅਤੇ ਕੰਸੇਸ਼ਨ ਕਾਰਡ, ਜੇਕਰ ਲਾਗੂ ਹੋਵੇ ਤਾਂ, ਵਿਖਾਉਣਾ ਹੋਵੇਗਾ।
- ਜੇਕਰ ਇਹ ਜਾਇਜ਼ ਨਹੀਂ ਹਨ, ਤਾਂ ਜਿਸ ਅਧਿਕਾਰ-ਪ੍ਰਾਪਤ ਅਧਿਕਾਰੀ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਸੀ, ਉਹ Department of Transport ਨੂੰ ਇੱਕ ਰਿਪੋਰਟ ਭੇਜ ਸਕਦਾ ਹੈ।
- ਤੁਹਾਡੇ ਲਈ ਇਹ ਜ਼ਰੂਰੀ ਹੋਵੇਗਾ ਕਿ ਤੁਸੀਂ ਆਪਣਾ ਨਾਮ ਅਤੇ ਪਤਾ, ਅਤੇ ਆਪਣੀ ਪਛਾਣ ਦਾ ਸਬੂਤ ਦਿਓ।

- ਅਧਿਕਾਰ-ਪ੍ਰਾਪਤ ਅਧਿਕਾਰੀ ਚੇਤਾਵਨੀਆਂ ਜਾਂ ਜੁਰਮਾਨੇ ਜਾਰੀ ਨਹੀਂ ਕਰਦੇ ਹਨ। ਵਿਭਾਗ ਅਧਿਕਾਰ-ਪ੍ਰਾਪਤ ਅਧਿਕਾਰੀ ਦੀ ਰਿਪੋਰਟ ਦੀ ਸਮੀਖਿਆ ਕਰਦਾ ਹੈ ਅਤੇ ਇਹ ਜਾਰੀ ਕਰਦਾ ਹੈ:

- ਜੁਰਮਾਨਾ
- ਚੇਤਾਵਨੀ
- ਕੋਰਟ ਦੇ ਸਮਨ (ਕੋਰਟ ਵਿੱਚ ਪੇਸ਼ੀ ਦਾ ਨੋਟਿਸ)
- ਜਾਂ ਫਿਰ ਅੱਗੇ ਕੋਈ ਕਾਰਜਵਾਈ ਨਹੀਂ ਕਰਦਾ ਹੈ।
- ਤੁਸੀਂ ਜੁਰਮਾਨੇ ਖਿਲਾਫ ਅਪੀਲ ਕਰ ਸਕਦੇ ਹੋ। ਜੇਕਰ ਤੁਹਾਡੀ ਅਪੀਲ ਨਾਮਜ਼ੂਰ ਹੋ ਜਾਂਦੀ ਹੈ, ਤਾਂ ਤੁਸੀਂ ਜੁਰਮਾਨਾ ਦੇਣ ਜਾਂ ਫਿਰ ਆਪਣੀ ਅਪੀਲ ਅੱਗੇ ਮਜਿਸਟ੍ਰੇਟ ਕੋਰਟ ਲੈ ਜਾਣ ਦਾ ਫੈਸਲਾ ਕਰ ਸਕਦੇ ਹੋ।

ਆਵਾਜਾਈ ਦੇ ਹੋਰ ਜੁਰਮ

ਝੂਠਾ ਨਾਮ ਜਾਂ ਗਲਤ ਪਤਾ ਦੱਸਣ ਵਰਗੇ ਆਵਾਜਾਈ ਜੁਰਮਾਂ ਅਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਨਾਲ ਜੁਰਮਾਨਾ, ਚੇਤਾਵਨੀ ਜਾਂ ਕੋਰਟ ਵਿੱਚ ਪੇਸ਼ੀ ਦੇਣ ਦਾ ਨੋਟਿਸ ਦਿੱਤਾ ਜਾ ਸਕਦਾ ਹੈ।

ਵਧੇਰੀ ਜਾਣਕਾਰੀ ਲਈ ptv.vic.gov.au ਵੇਖੋ ਜਾਂ **1800 800 007** ਤੇ ਫੋਨ ਕਰੋ।

ਜੇਕਰ ਤੁਸੀਂ ਬਹਿਰੇ ਹੋ, ਜਾਂ ਤੁਹਾਨੂੰ ਬੋਲਣ ਜਾਂ ਸੁਣਨ ਦੀ ਸਮੱਸਿਆ ਹੈ, ਤਾਂ ਨੈਸ਼ਨਲ ਰਿਲੇ ਸੇਵਾ ਰਾਹੀਂ ਸਾਡੇ ਨਾਲ ਸੰਪਰਕ ਕਰੋ – ਵਧੇਰੀ ਜਾਣਕਾਰੀ ਲਈ relayservice.gov.au ਵੇਖੋ।



ਹੋਰ ਭਾਸ਼ਾਵਾਂ ਲਈ, ptv.vic.gov.au/languages ਵੇਖੋ ਜਾਂ **9321 5450** ਤੇ ਫੋਨ ਕਰੋ।